



# ਯੁਵਾ ਅਵਸਥਾ ਬਦਲਾਵ ਸਹਿਯੋਗ ਸੇਵਾਵਾਂ

## COVID-19 ਦੇ ਕਾਰਣ ਸੇਵਾਵਾਂ ਵਿੱਚ ਹੋਣ ਵਾਲੇ ਬਦਲਾਵ

ਯੁਵਾ ਅਵਸਥਾ ਬਦਲਾਵ ਸਹਿਯੋਗ ਸੇਵਾਵਾਂ (Youth Transition Support services) ਅਧੀਨ ਮਿਲਣ ਵਾਲਾ ਸਹਿਯੋਗ COVID-19 ਦੀ ਮਹਾਂਮਾਰੀ ਦੇ ਦੌਰਾਨ ਵੀ ਗਾਹਕਾਂ ਨੂੰ ਮਿਲਣਾ ਜਾਰੀ ਰਹੇਗਾ। ਪਰ, ਇਹ ਸੇਵਾਵਾਂ ਕਿਸ ਤਰੀਕੇ ਨਾਲ ਪ੍ਰਦਾਨ ਕਰਾਈਆਂ ਜਾਂਦੀਆਂ ਹਨ, ਉਸ ਵਿੱਚ ਅਧਿਕਾਰਿਤ ਤੌਰ ਤੇ ਸਿਹਤ ਸਬੰਧੀ ਜਾਰੀ ਕੀਤੀ ਗਈ ਹਿਦਾਇਤਾਂ ਅਨੁਸਾਰ ਬਦਲਾਵ ਆ ਸਕਦੇ ਹਨ।

ਆਮੋ-ਸਾਮੂਹਿਕ ਬੈਠਕਾਂ ਦੀ ਥਾਂ ਤੇ, ਪ੍ਰਤੀ ਵਿਅਕਤੀ ਸੰਪਰਕ ਇਸ ਵੇਲੇ ਫੋਨ ਰਾਹੀਂ ਕੀਤਾ ਜਾ ਰਿਹਾ ਹੈ ਅਤੇ ਸੇਵਾ ਪ੍ਰਦਾਨਕਰਤਾ ਸਮੂਹਿਕ ਕੰਮ ਵੱਖ ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਜੂਮ, ਵਾਟਸਐਪ ਅਤੇ ਫੇਸਬੁੱਕ ਰਾਹੀਂ ਕਰ ਰਹੇ ਹਨ।

ਸੇਵਾ ਪ੍ਰਦਾਨਕਰਤਾਵਾਂ ਦੇ ਕੋਲ ਉਨ੍ਹਾਂ ਗਾਹਕਾਂ ਦੇ ਲਈ ਟੈਲੀਫੋਨ ਦੁਭਾਸ਼ੀਆ ਸੇਵਾ ਉਪਲਬਧ ਹੁੰਦੀ ਹੈ ਜੋ ਅੰਗ੍ਰੇਜ਼ੀ ਬਹੁਤੀ ਵਧੀਆ ਨਹੀਂ ਬੋਲ ਪਾਂਦੇ।

[COVID-19 ਅਤੇ ਇਸ ਦੇ ਲੱਛਣਾਂ ਬਾਰੇ ਸਿੱਖੋ](#)

## ਯੁਵਾ ਅਵਸਥਾ ਬਦਲਾਵ ਸਹਿਯੋਗ (YTS) ਸੇਵਾਵਾਂ ਕੀ ਹਨ?

YTS (Youth Transition Support Services) ਸੇਵਾਵਾਂ ਮਾਨਵਤਾਵਾਦ (humanitarian entrants) ਆਧਾਰ ਤੇ ਆਏ 15 ਤੋਂ 25 ਸਾਲ ਦੀ ਉਮਰ ਦੇ ਯੁਵਾ ਲੋਕਾਂ ਦੀ ਮਦਦ ਕਰਦੀਆਂ ਹਨ ਕਿ ਉਹ ਕੰਮ ਅਤੇ ਪੜ੍ਹਾਈ ਦੇ ਵਿੱਚ ਹਿੱਸਾ ਲੈਣ, ਆਪਣੇ ਕੰਮ ਦੇ ਲਈ ਤਿਆਰ ਰਹਿਣ ਵਿੱਚ ਸੁਧਾਰ ਲਿਆ ਸਕਣ, ਉਨ੍ਹਾਂ ਦੀ ਵਿਵਸਾਈਕ ਮੌਕਿਆਂ ਤੱਕ ਪਹੁੰਚ ਹੋਵੇ ਅਤੇ ਪੜ੍ਹਾਈ ਅਤੇ ਖੇਡਾਂ ਵਿੱਚ ਸ਼ਾਮਿਲ ਹੋ ਕੇ, ਮਜ਼ਬੂਤ ਸਮਾਜਿਕ ਕੁਨੈਕਸ਼ਨ ਬਣਾ ਸਕਣ।

ਮਾਨਵਤਾਵਾਦ ਆਧਾਰ ਤੇ ਆਏ ਯੁਵਾ ਅਤੇ ਦੂਸਰੇ ਪ੍ਰਵਾਸੀਆਂ ਨੂੰ ਸਹਿਯੋਗ ਸੇਵਾਵਾਂ ਤੱਕ ਪਹੁੰਚਣ ਵਿੱਚ, ਸਿਖਲਾਈ ਦੀਆਂ ਜ਼ਰੂਰਤਾਂ ਮੁਤਾਬਿਕ ਆਪਣੇ ਆਪ ਨੂੰ ਢਾਲਣ ਵਿੱਚ ਅਤੇ ਆਪਣੇ ਆਪ ਨੂੰ ਰੁਜ਼ਗਾਰ ਦੇ ਲਈ ਸਥਾਪਤ ਕਰਨ ਵਿੱਚ, ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਅਤੇ ਆਮ ਤੌਰ ਤੇ ਆਪਣੇ ਨਵੇਂ ਭਾਈਚਾਰੇ ਅੰਦਰ ਜੁੜਨ ਲਈ ਅਤੇ ਜੁੜੇ ਰਹਿਣ ਲਈ, ਇਨ੍ਹਾਂ ਨੂੰ ਵਧੇਰੀ ਮਦਦ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ।

ਇਹ ਭਾਸ਼ਾ ਜਾਂ ਸੱਭਿਆਚਾਰਕ ਰੁਕਾਵਟਾਂ ਕਰ ਕੇ ਹੋ ਸਕਦਾ ਹੈ, ਅਤੇ/ਜਾਂ ਸਥਾਪਿਤ ਨੈੱਟਵਰਕ ਦੇ ਨਾ ਹੋਣ ਕਰ ਕੇ ਅਤੇ ਆਪਣੀ ਸਥਾਨਕ ਲੇਬਰ ਮਾਰਕਿਟ ਬਾਰੇ ਜਾਣਕਾਰੀ ਦੀ ਕਮੀ ਹੋਣ ਕਰ ਕੇ ਵੀ ਹੋ ਸਕਦਾ ਹੈ।

ਜਵਾਨ ਲੋਕਾਂ ਵਾਲੇ ਪਰਿਵਾਰ ਵੀ ਇਨ੍ਹਾਂ ਸਮੱਸਿਆਵਾਂ ਬਾਰੇ ਸੰਘਰਸ਼ ਮਹਿਸੂਸ ਕਰ ਰਹੇ ਹੋ ਸਕਦੇ ਹਨ ਕਿ ਉਨ੍ਹਾਂ ਦਾ ਕੋਣ ਹੈ, ਅਤੇ ਸਮਾਜ ਦੇ ਨਾਲ ਉਹ ਕਿਸ ਤਰੀਕੇ ਨਾਲ ਜੁੜੇ ਹੋਏ ਹਨ (belonging and social connectedness)।

ਪ੍ਰਦਾਤਾਵਾਂ ਵੱਲੋਂ, YTS ਸੇਵਾਵਾਂ ਕਈ ਤਰੀਕੇ ਦੇ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ ਜਵਾਨ ਲੋਕਾਂ ਨੂੰ ਸਥਾਨਕ ਰੁਜ਼ਗਾਰ ਸੇਵਾਵਾਂ ਅਤੇ ਨੈਕਰੀਆਂ ਨਾਲ ਜੋੜਨਾ, ਅਤੇ ਵੇਕੇਸ਼ਨਲ ਜਾਂ ਕੋਈ ਹੋਰ ਵਧੇਰੀ ਪੜ੍ਹਾਈ।

## YTS ਸੇਵਾਵਾਂ ਜਵਾਨ ਲੋਕਾਂ ਦੀ ਕਿਵੇਂ ਮਦਦ ਕਰ ਸਕਦੀਆਂ ਹਨ?

YTS ਸੇਵਾਵਾਂ ਮਾਨਵਤਾਵਾਦ ਆਧਾਰ ਤੇ ਨਵੇਂ ਆਏ ਜਵਾਨ ਲੋਕਾਂ ਨੂੰ ਅਤੇ ਦੂਜੇ ਪ੍ਰਵਾਸੀਆਂ ਨੂੰ ਸਮਰੱਥ ਅਤੇ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੀਆਂ ਹਨ ਤਾਂ ਕਿ ਉਹ ਪੜ੍ਹਾਈ ਵਿੱਚ ਰੁੱਝੇ ਰਹਿਣ ਅਤੇ ਸਫਲਤਾਪੂਰਵਕ ਰੁਜ਼ਗਾਰ ਵਿੱਚ ਹੌਲੀ ਹੌਲੀ ਸ਼ਾਮਿਲ ਹੋ ਸਕਣ।

YTS ਸੇਵਾਵਾਂ ਚਾਰ ਪ੍ਰਮੁੱਖ ਖੇਤਰਾਂ ਉੱਪਰ ਕੇਂਦਰਿਤ ਹੁੰਦੀਆਂ ਹਨ। ਇਹ ਹਨ:

- ਰੁਜ਼ਗਾਰ ਪ੍ਰਤੀ ਸਾਂਝੇਦਾਰੀ (Partnershi for Employment) ਜਿਸ ਦੇ ਨਾਲ ਜਵਾਨ ਲੋਕਾਂ ਦੀ ਰੁਜ਼ਗਾਰ ਤੇ ਜਾਣ ਦੀ ਤਿਆਰੀ ਵਿੱਚ ਸੁਧਾਰ ਲਿਆਂਦਾ ਜਾ ਸਕੇ।
- ਪੜ੍ਹਾਈ ਦੇ ਨਾਲ ਮਜ਼ਬੂਤ ਕੁਨੈਕਸ਼ਨ ਤਾਂ ਜੋ ਜਵਾਨ ਲੋਕਾਂ ਦੀ ਪੜ੍ਹਾਈ ਦੇ ਨਾਲ ਜੁੜੇ ਰਹਿਣ ਵਿੱਚ ਸਹਾਇਤਾ ਕੀਤੀ ਜਾ ਸਕੇ।

- ਜਵਾਨ ਲੋਕਾਂ ਨੂੰ ਕਿੱਤਾਮੁਖੀ ਮੌਕੇ ਦੇਣਾ, ਤਾਂ ਜੋ ਉਹ ਆਪਣੇ ਵੇਕੇਸ਼ਨਲ ਹੁਨਰ ਹਾਸਿਲ ਕਰ ਸਕਣ ਅਤੇ ਮਜ਼ਬੂਤ ਕਰ ਸਕਣ।
- ਖੇਡਾਂ ਨਾਲ ਜੋੜਨਾ ਜਿਸ ਦੇ ਨਾਲ ਜਵਾਨ ਲੋਕਾਂ ਨੂੰ ਖੇਡਾਂ ਦੇ ਪ੍ਰੋਗਰਾਮਾਂ ਰਾਹੀਂ ਸਮਾਜਿਕ ਕੁਨੈਕਸ਼ਨ ਅਤੇ ਆਤਮਵਿਸ਼ਵਾਸ ਬਣਾਉਣ ਵਿੱਚ ਮਦਦ ਮਿਲੇ।

### ਕੀ ਮੈਂ ਇਹ ਸੇਵਾਵਾਂ ਪ੍ਰਾਪਤ ਕਰਨ ਦੇ ਲਈ ਯੋਗ ਹਾਂ?

ਤੁਸੀਂ YTS ਸੇਵਾਵਾਂ ਦੇ ਲਈ ਯੋਗ ਹੋ ਸਕਦੇ ਹੋ, ਜੇ ਤੁਸੀਂ 15-25 ਸਾਲ ਦੀ ਉਮਰ ਦੇ ਸਥਾਈ ਨਿਵਾਸੀ ਹੋ ਅਤੇ ਪਿਛਲੇ ਪੰਜ ਸਾਲਾਂ ਦੇ ਅੰਦਰ, ਬਤੌਰ ਮਾਨਵਤਾਵਾਦ ਆਧਾਰ ਤੇ ਆਸਟ੍ਰੇਲੀਆ ਆਏ ਹੋ, ਜਾਂ ਕੋਈ Family stream ਦੇ ਪ੍ਰਵਾਸੀ ਹੋ ਜਿਸਦੀ ਅੰਗ੍ਰੇਜ਼ੀ ਬੋਲਣ ਦੀ ਸਮਰੱਥਾ ਘੱਟ ਹੈ।

### ਮੈਂ YTS ਸੇਵਾਵਾਂ ਕਿਵੇਂ ਪ੍ਰਾਪਤ ਕਰਾਂ?

ਥੱਲੇ ਦਿੱਤੇ ਗਏ ਟੇਬਲ ਵਿੱਚ ਉਨ੍ਹਾਂ ਸੇਵਾ ਪ੍ਰਦਾਨ ਕਰਤਾਵਾਂ ਦੀ ਸੂਚੀ ਹੈ ਜੋ YTS ਸੇਵਾਵਾਂ ਪ੍ਰਦਾਨ ਕਰਦੇ ਹਨ। ਜੇ ਤੁਸੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਇੱਛਾ ਰੱਖਦੇ ਹੋ, ਤਾਂ ਕਿਰਪਾ ਕਰ ਕੇ ਆਪਣੇ ਸਥਾਨਕ ਖੇਤਰ ਦੇ ਸੇਵਾ ਪ੍ਰਦਾਤਾ ਨੂੰ ਸੰਪਰਕ ਕਰੋ।

ਸੇਵਾ ਪ੍ਰਦਾਨਕਰਤਾ	YTS ਸੇਵਾਵਾਂ ਥੱਲੇ ਦਿੱਤੇ ਖੇਤਰਾਂ ਵਿੱਚ ਉਪਲਬਧ ਹਨ
ਲੈਬਨੀਜ਼ ਮੁਸਲਿਮ ਸੰਗਠਨ	ਕੈਂਟਰਬਰੀ, ਬੈਂਕਸਟਾਊਨ, ਲਿਵਰਪੁਲ ਅਤੇ ਫੇਅਰਫੀਲਡ, NSW
ਭਾਈਚਾਰਕ ਪ੍ਰਵਾਸੀ ਸਰੋਤ ਕੇਂਦਰ (Community Migrant Resource Centre Incv) (Parramatta)	ਐਬਰਨ ਅਤੇ ਬਲੈਕਟਾਊਨ, NSW
ਬਹੁ-ਸੱਭਿਆਚਾਰਕ ਆਸਟ੍ਰੇਲੀਆ (Multicultural Australia)	ਬ੍ਰਿਸਬੇਨ, QLD
Access ਭਾਈਚਾਰਕ ਸੇਵਾਵਾਂ ਲਿਮਿਟਡ	ਲੋਗਨ, QLD
ਵਿਕਟੋਰੀਅਨ ਫਾਊਂਡੇਸ਼ਨ ਫੋਰ ਸਰਵਾਈਵਰਜ਼ ਔਫ ਟੋਰਚਰ (Victorian Foundation for Survivors of Torture Inc)(Foundation House)	ਗ੍ਰੇਟਰ ਡੈਨਡੀਨੋਂਗ, ਕੇਸੀ, ਹਿਊਮ, ਬਰਿਸਬੈਂਕ, ਡੈਰੇਬਿਨ, ਮੈਰੀਬਰਨੋਂਗ, ਮੈਲਬਰਨ ਅਤੇ ਵ੍ਹਾਈਟਹੋਰਸ, VIC
ਬ੍ਰਦਰਹੁੱਡ ਔਫ ਸੈਂਟ ਲੋਰੇਂਸ	ਹਿਊਮ, VIC